

**ORDINANCES**  
**For B.A. Semester System**  
**(UNDER THE +3 SCHEME)**  
**(For Regular/Distance Education/Private Students)**

Applicability of Ordinances for the time being in force.

Notwithstanding the integrated nature of a course spread over more than one academic year, the Ordinances in force at the time a student joins a course shall hold good only for the examination held during or at the end of the academic year. Nothing in these Ordinances shall be deemed to debar the University from amending the ordinances subsequently and the amended ordinances, if any, shall apply to all the students whether old or new.

1. B.A. is an integrated courses comprising three parts (six semesters) spread over three years. Each part will consist of two semesters. The course of study of B.A. shall be divided into six semesters and university examination will be held at the end of every semester in the months of November/December (for Semester I, III & V) and May/June (for semester II, IV & VI) or as fixed by the Vice Chancellor.
2. A candidate must complete the whole course of three years within a maximum of six years from the date of admission in B.A. first semester.
3. The outlines of tests and syllabi shall be such as prescribed by the Academic Council from time to time.
4. **Eligibility:** Admission to B.A. Part- I course (Semester-1) is open to any candidate who:
  - (i) has passed 10+2 examination of the Punjab School Education Board or any other Board Examination recognized as equivalent thereto;

**OR**

- (ii) has passed pre-Engineering/Pre-Medical/B.A. Part - I/B.Sc. Part-I/B.Com. Part - I (old scheme) examination of this University or any other examination recognized as equivalent thereto or Intermediate examination of Panjab University or any other statutory University, Board or Three Years Diploma in Engineering.

**OR**

- (iii) has been declared to have reappear/compartement in one subject in 10+2 examination of Punjab School Education Board or any examination recognized as equivalent thereto. But such a candidate shall have to clear reappear/compartement subject in the supplementary examination of the same year, failing which his/her admission to B.A. Part-I course shall automatically stand cancelled.
5. **Semester examination will be open to regular/distance education/private candidates.**
6. Subject to fulfillment of requirement of House examinations, the attendance requirements and these ordinances there will be no condition of passing papers for promotion from odd semester to even semester in an Academic Session.
  - (a) To qualify for admission to 3rd semester of the Course, the candidate must have passed 50% of total papers of the two semesters of the 1st year. In case, the result of 2nd Semester is not

declared at the time of admission to 3rd Semester, the student may be admitted provisionally and will be allowed to take examination of 3rd semester if he/she has passed in 50 % of the total papers of first year (i.e. Ist and 2nd Semesters). Similarly, to qualify for admission to 5th semester of the course, the student may be admitted provisionally if the result of previous semester has not been declared and will be allowed to take examination of 5th semester, if he/she has passed 50% of the total papers of previous semesters.

- (b) Students may be admitted provisionally to next semester as per the situation with respect to the declaration of result of previous semester/s.
- (c) A candidate placed under reappear in any paper, will be allowed two chances to clear the reappear, which should be availed within consecutive two years/chances i.e. to pass in a paper the candidate will have a total of three chances, one as regular student and two as reappear candidate.

The examination of reappear papers of odd semesters will be held with regular examination of the odd semester and reappear examination of the even semester will be held with regular examination of even semester. But if a candidate is placed under reappear in the last semester of the course, he will be provided chance to pass the reappear with the examination of the next semester, provided his reappear of lower semester does not go beyond next semester.

#### 7. **Attendance and Other Requirements**

- (a) Every candidate will be required to attend a minimum of 75% lectures delivered to that class in each paper as well as 75% of the laboratory work, seminars etc. separately. Provided that a deficiency in attendance may be condoned for special reasons, as per the relevant ordinances on the subject.
- (b) To be eligible to appear in the semester examination, a candidate must have obtained in the house examination at least 25% marks in each paper, 25% marks in the aggregate of all subjects of the semester. The Principal at his discretion may allow a special test to a candidate who could not appear in the House examination owing to unavoidable reason, or fails to secure the minimum marks as prescribed above.

8. **Late College Students:** A candidate who has completed the prescribed course of instructions for a semester but has not appeared in the examination or having appeared, has failed in the examination, may appear as a late college student within the prescribed period.

9. The pass and reappear students of B.A. Part-I and II from Panjab University, Guru Nanak Dev University and Punjab Technical University Shall be treated at par with the corresponding students of this University. But in case such a student is admitted in B.A. semester III in this University, he/she will be required to clear deficient papers, if any.

10. Amount of examination fee to be paid by a candidate for each semester shall be as fixed by the University from time to time.

11. Applications for admission to the examination shall be made on the prescribed form attested by the competent authority as per University rules. The last date by which admission forms and fees must reach the Registrar shall be as follows:

Semester	Without late fee	With late fee of Rs. 800/-	With late fee of Rs. 1200/-	With late fee of Rs. 5000/-	With late fee of Rs. 10000/- *
Semester Exam (Nov/Dec)	Sept. 30	Oct. 15	Oct. 21	Oct. 31	Nov. 10
Semester Exam (May/June)	Feb. 28	Mar.15	Mar. 21	Mar.31	April 15

\* No Examination Form will be accepted after this date.

12. University medal will be awarded to a candidate who secured first position in the University on the basis of the marks of all the six semesters taken together. The general rules and conditions of the University for the Award of Medal/Prizes etc. will be applicable in the award of University medal to the topper of this examination.
13. The medium of instruction and examination will be English/Punjabi/Hindi, except for the language subjects whose medium of instruction and examination will be that of the language subject.
14. Subject to the restrictions contained in the Ordinances, a candidate for B.A. +3 Scheme shall be required to take up the following subjects from B.A. I (Semester- 1) consistently in B.A. II and B.A. III.

Besides English (Communication Skills) and Punjabi Compulsory/Punjabi Lazmi (Mudhla Gian), a student can take up the combination of required three elective subjects, taking up one subject from a group, out of following groups of elective subjects:

1. Economics/Defence & Strategic Studies/Fine Arts/Education/Folk Art and Culture.
2. History/Math/Psychology/Philosophy.
3. Political Science/Statistics/Tabla/Indian Classical Dance/Dramatic Art.
4. Punjabi Literature/Hindi Literature/English Literature/Urdu/Persian/Sanskrit/French/ German/Russian Literature.
5. Public Administration/Home Science/Physical Education/History of Art/Music (Instrumental).
6. Geography/Linguistics/Music (Vocal)/Computer Applications/Information Technology/Gurmat Sangeet.
7. Tax Procedure and Practice/Principle and Practice of Insurance/Rural Development/Office Management and Secretarial Practice/Home Management/Functional English/Business and Office Practice/Sociology/Social Work.
8. Fashion Designing/Agro Services/Journalism and Mass Communication/Advertising and Sales Promotion and Sales Management/Religion.

**Note:**

1. English Literature is not compulsory for those candidates who take the subject of Functional English.
2. Candidate can take maximum two elective subjects having practicals.

**Note:** Candidates who have passed B.A. Part-I/B.A-II examination from this University with regard to combination of subjects, shall take the same subjects in B.A. Part- III examination which were taken by him/her in B.A. Part-II examinations.

15. Punjabi Lazmi (Mudhla Gian) in lieu of Punjabi Compulsory shall be allowed to the following categories of candidates.

Candidates who have passed their Matriculation examination from a School located outside the State of Punjab or an examination recognised as equivalent thereto.

1. Candidates who have passed their Matriculation examination from a School located in the State of Punjab will not be allowed to take up the subject of Punjabi Lazmi(Mudla Gian) in lieu of Punjabi Compulsory at the graduate level. This clause will not apply to students covered by clause No. 3 given below.
  2. Children of Defence personnel/Para military personnel (serving as well as retired) will be allowed to take up the subject of Punjabi Lazmi(Mudla Gian), provided the father of the mother/guardian (in case father is deceased ) of the candidate gives an affidavit that the candidate has not studied Punjabi at the School level.
16. The Candidate shall also be entitled to grace marks as admissible under the ordinances, relating to the 'Grace Marks.'
17. (a) Each paper will be of 100 marks for all students. **For regular and distance education students**, the minimum number of marks required to pass the examination in each Part shall be 35% in each subject, in theory paper, practical examination and internal assessment separately. **For private students**, the minimum number of marks required to pass the examination in each part/semester shall be 35% in each subject. There will be no internal assessment for private students.
- (b) **For regular and distance education students, the internal assessment and its components:** Internal assessment and its Components: Internal assessment, in each subject, shall be 25% of the total marks in each paper and shall be uniformly applicable to all the Subjects/Papers. The three Components for Internal Assessment shall be as follows:
- |   |          |
|---|----------|
| (i) Class Attendance:                               | 5 marks  |
| (ii) Average of Two Mid Semester House Examination: | 10 Marks |
| (iii) Written Assignment etc. :                     | 10 Marks |
- (c) Papers having practical/viva, the marks of theory and practical/viva will be reduced equally percentage wise, to make room for 25% internal assessment(as per (b) above).
18. **A Candidate shall be allowed to join:**
- (i) **First Semester:**  
Provided that he/she has passed at least, one academic year previously, the +2 examination (with or without reappear) of Punjab School Education Board, or any other. This shall be as per the Ordinances related to Eligibility in (Para 4, above).
  - (ii) **Second Semester:**  
Provided that he/she has undergone a regular course of studies of first semester.
  - (iii) **Third Semester:**  
Provided that he/she has undergone a regular course of studies of First and Second semesters as provided under the regulations in sequential order and fulfils the conditions as aid in ordinance 6(a).
  - (iv) **Fourth Semester:**  
Provided that he/she has undergone a regular course of studies of First, Second and Third semesters as provided under the regulations in sequential order and has passed the First Semester

Examination as a whole, and fulfils the conditions a laid in ordinance 6(a).

(v) **Fifth Semester:**

Provided that he/she has undergone a regular course of studies of First, Second, Third and Fourth semesters as provided under the regulations in sequential order and fulfils the conditions as laid in ordinance 6(a).

(vi) **Sixth Semester:**

Provided that he/she has undergone a regular course of studies of First, Second, Third, Fourth and Fifth semesters as provided under the regulations in sequential order and has passed 50 % of the total papers of previous semesters and fulfils the other conditions as laid in ordinances.

19. Three weeks after the termination of examination or as soon thereafter as possible, the Registrar shall publish the result of the candidates. Each candidate shall receive a certificate indicating details of marks obtained in each examination. Successful candidates at the end of Semester- VI examination shall receive a degree stating the division according to ordinance 21.

20. The Successful candidates shall be classified on the basis of aggregate marks secured in all the six semesters of B.A. taken together as under:

- a) 75% or more with Distinction.
- b) 60% or more in the First division.
- c) 50% or more but less than 60% in the Second division.
- d) Below 50% in the Third division.

21. A candidate who has passed B.A. +3 examination from this University shall have one chances within a period of two years after passing the examination to improve division or 55% marks. Improvement shall be allowed in not more than three theory papers offered in each semester. However, previous marks of Practical/Project will be carried forward in the paper (s) in which he/she appears for improvement and be awarded one percent of grace marks on the basis of given papers, out of the papers taken up, the candidate will be given benefit of increase in marks, where the marks have increased in paper/papers.

22. In addition to B.A. (Pass) examination, a student may opt for Honours in anyone of the subjects in which syllabus exists, provided he/she has offered that subject in the Pass course.

Provided further that a student can opt for Honours only in a subject he/she has obtainde at least 50% marks in that subject in the pass course of B.A. Part- I examination.

23. The scheme of study for B.A. (Honours) course shall be as under:

**Part - II**

In addition to general pass course, there shall be two papers of one credit each in the subject in which the candidate seeks to get Honours.

**Part - III**

In addition to general pass course, there shall be two papers of one Credit each in the Honours subject. One credit paper shall have 100 marks.

24. An Additional fee as prescribed shall be paid by a student for appearing in B.A. (Honours) Part-II and Part-III examination of each Semester.

25. The minimum pass marks for the Honours examination shall be 50% in the pass papers of the subject concerned and 45% in the Honours papers (theory and practical separately) in the combined results of B.A. Part-II and Part- III examinations taken together and the marks obtained by the students in B.A. Part- II examination shall be communicated to the Principal of the College concerned. An Honours list will be prepared in each subject and the same shall be determined on the combined results of the Pass and Honours papers in that subject.
26. A person who has already passed the B.A. examination under these Ordinances may be permitted to appear in the Honours papers at a single examination or separately with B.A. Part-II and Part-III examination held in two consecutive years, provided he has attended the required number of lectures and practicals as provided in Ordinances.

#### **FOR B.A. (HONOURS) EXAMINATION**

27. A candidate opting for Honours in B.A. examination shall submit his admission form as per schedule of dates in Ordinance 11 above to the Registrar along with the prescribed fee and the following certificate signed by the Principal of the college last attended by him:
 

"Of having attended not less than 75% of the total number of lectures delivered in each subject and 75% of the periods held in practical/map work, in each subject during the academic year.  
(The college shall be required to deliver atleast 75% of the total number of lectures prescribed for each subject).
28. The medium of examination shall be English/Punjabi/Hindi except for the Language subject whose medium of instruction and examination is that of the language subject.
29. A person who passed B.A. +3 examination from this University may be allowed to reappear as a private candidate in Part I, II and III (separately or simultaneously) examination in the same subject(s) for purpose of improving his performance. For this purpose he/she shall be given one chance in each semester, within a period of two years from the date of passing B.A. +3 examination. Such an examination shall be considered minor.
30.
  - (i) The students of B.A. Sem-I class is allowed to change subjects within a period of 3 weeks from the date of their admission.
  - (ii) No candidate for B.A. Sem- i examination shall take up the subject of Mathematics if he has not taken up the subjects in +2 examination.
  - (iii) A candidate for B.A. Sem- I examination shall not be allowed to opt the subject of Statistics, if he/she has not taken up the subject of Mathematics in the +2 examination.
31. The students of B.A. Course will have to pass a paper on Environmental Studies in Semester IV, as prescribed the University. This is a qualifying paper and marks obtained in this paper will not be added to the total marks obtained in the B.A. Degree.
32. Those candidates who have passed B.A. Part-I or II Examination through annual system can appear in B.A. Part-II or III through Semester System and vice-versa, subject to clearing deficient subject, wherever needed/required. Medal/Award/Scholarship, if applicable shall be determined by the percentage of marks obtained by the candidate in Semester and Annual System taken together.

**B.A. (Religious Studies) part-1 Semester I-II for Sessions 2014-15,15-16 and 16-17  
For Regular//Distance Education/Private Students**

# **SYLLABUS**

**B.A (Religious Studies)**

**PART-I**

**(Semester System)**

**Semester I and II**

**For Sessions : 2014-15, 2015-16 & 2016-17**

(As per RUSA Guidelines)

B.A. (Religious Studies) part-1 Semester I-II for Sessions 2014-15,15-16,16-17  
For Regular//Distance Education/Private Students

**B.A. PART I** for 2014- 2015 and 2015-16 & 2016-17 Examinations

**ਬੀ.ਏ. ਭਾਗ ਪਹਿਲਾ**

**ਧਰਮ ਅਧਿਐਨ**

**ਸਮੈਸਟਰ ਪਹਿਲਾ (ਭਾਰਤੀ ਧਰਮ)**

**For Regular Students, lectures to be delivered : 9 Periods per week, 6 periods theory and three periods tutorial (45 Minutes each)**

**For Regular and Distance Education Students**

**Lecture 75%**

**Maximum Marks : 100**

**External Examination : 75 Marks**

**Internal Assessment : 25 Marks**

**Time Allowed : 3 Hours**

**Pass Marks : 35%**

**Teaching Hours (For regular Students) : 55**

**For Private Students**

**Maximum Marks 100**

### **ਪੇਪਰ ਸੈਟਰ ਲਈ ਹਦਾਇਤਾਂ**

#### **(ਰੈਗੂਲਰ ਅਤੇ ਡਿਸਟੈਂਸ ਐਜੂਕੇਸ਼ਨ ਲਈ)**

1. ਪ੍ਰਸ਼ਨ ਪੱਤਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਓ, ਅ ਅਤੇ ਏ। ਓ ਸੈਕਸ਼ਨ ਦੇ ਪ੍ਰਸ਼ਨ ਪੱਤਰ ਦਾ ਪੇਪਰ ਸੈਟਰ ਚਾਰ ਪ੍ਰਸ਼ਨਾਂ ਵਿੱਚ ਏ ਅਤੇ ਬੀ ਸੈਕਸ਼ਨ ਦਾ ਸਿਲੇਬਸ ਕਵਰ ਕਰੇਗਾ। ਚਾਰ ਪ੍ਰਸ਼ਨਾਂ ਵਿੱਚੋਂ ਵਿਦਿਆਰਥੀ ਦੋ ਪ੍ਰਸ਼ਨ ਹੱਲ ਕਰਨਗੇ ਤੇ ਹਰੇਕ ਪ੍ਰਸ਼ਨ 10 ਨੰਬਰ ਦਾ ਹੋਵੇਗਾ। (10 X 2 = 20)

2. ਸੈਕਸ਼ਨ ਅ ਵਿੱਚ ਸਾਰੇ ਸਿਲੇਬਸ ਵਿੱਚੋਂ ਸੱਤ ਪ੍ਰਸ਼ਨ ਪੁੱਛੇ ਜਾਣਗੇ ਅਤੇ ਵਿਦਿਆਰਥੀਆਂ ਲਈ 7 ਪ੍ਰਸ਼ਨਾਂ ਵਿੱਚੋਂ 5 ਦਾ ਉੱਤਰ ਦੇਣਾ ਲਾਜ਼ਮੀ ਹੋਵੇਗਾ ਤੇ ਹਰੇਕ ਪ੍ਰਸ਼ਨ 5 ਅੰਕਾਂ ਦਾ ਹੋਵੇਗਾ। (5X5 =25)

3. ਏ ਸੈਕਸ਼ਨ ਵਿੱਚੋਂ ਸਾਰੇ ਪ੍ਰਸ਼ਨ ਜ਼ਰੂਰੀ ਹੋਣਗੇ। ਪ੍ਰੀਖਿਅਕ ਵੱਲੋਂ ਛੋਟੇ ਉੱਤਰਾਂ ਵਾਲੇ 15 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ। (15 X 2 = 30)

#### **(ਪ੍ਰਾਈਵੇਟ ਵਿਦਿਆਰਥੀਆਂ ਲਈ)**

1. ਪ੍ਰਸ਼ਨ ਪੱਤਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਓ, ਅ ਅਤੇ ਏ। ਓ ਸੈਕਸ਼ਨ ਦੇ ਪ੍ਰਸ਼ਨ ਪੱਤਰ ਦਾ ਪੇਪਰ ਸੈਟਰ ਚਾਰ ਪ੍ਰਸ਼ਨਾਂ ਵਿੱਚ ਏ ਅਤੇ ਬੀ ਸੈਕਸ਼ਨ ਦਾ ਸਿਲੇਬਸ ਕਵਰ ਕਰੇਗਾ। ਚਾਰ ਪ੍ਰਸ਼ਨਾਂ ਵਿੱਚੋਂ ਵਿਦਿਆਰਥੀ ਦੋ ਪ੍ਰਸ਼ਨ ਹੱਲ ਕਰਨਗੇ ਤੇ ਹਰੇਕ ਪ੍ਰਸ਼ਨ ਸਾਢੇ ਬਾਰਾਂ ਨੰਬਰ ਦਾ ਹੋਵੇਗਾ। (12.5 X 2 = 25)

2. ਸੈਕਸ਼ਨ ਅ ਵਿੱਚ ਸਾਰੇ ਸਿਲੇਬਸ ਵਿੱਚੋਂ ਸੱਤ ਪ੍ਰਸ਼ਨ ਪੁੱਛੇ ਜਾਣਗੇ ਅਤੇ ਵਿਦਿਆਰਥੀਆਂ ਲਈ 7 ਪ੍ਰਸ਼ਨਾਂ ਵਿੱਚੋਂ 5 ਦਾ ਉੱਤਰ ਦੇਣਾ ਲਾਜ਼ਮੀ ਹੋਵੇਗਾ ਤੇ ਹਰੇਕ ਪ੍ਰਸ਼ਨ 6 ਅੰਕਾਂ ਦਾ ਹੋਵੇਗਾ। (5X6 =30)

3. ਏ ਸੈਕਸ਼ਨ ਵਿੱਚੋਂ ਸਾਰੇ ਪ੍ਰਸ਼ਨ ਜ਼ਰੂਰੀ ਹੋਣਗੇ। ਪ੍ਰੀਖਿਅਕ ਵੱਲੋਂ ਛੋਟੇ ਉੱਤਰਾਂ ਵਾਲੇ 15 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰੇਕ ਪ੍ਰਸ਼ਨ 3 ਅੰਕਾਂ ਦਾ ਹੋਵੇਗਾ। (15 X 3 = 45)



## ਪਰੀਖਿਆਰਥੀ ਲਈ ਹਦਾਇਤਾਂ

ਵਿਦਿਆਰਥੀ ਓ ਸੈਕਸ਼ਨ ਵਿਚੋਂ ਦੋ ਪ੍ਰਸ਼ਨਾਂ ਦੇ ਉਤਰ ਦੇਣਗੇ। ਹਰੇਕ ਪ੍ਰਸ਼ਨ ਦੇ 10 ਅੰਕ ਹਨ। ਅ ਸੈਕਸ਼ਨ ਵਿਚੋਂ ਸੱਤਾਂ ਵਿਚੋਂ ਪੰਜ ਪ੍ਰਸ਼ਨਾਂ ਦੇ ਉਤਰ ਦੇਣੇ ਜ਼ਰੂਰੀ ਹਨ ਤੇ ਹਰੇਕ ਪ੍ਰਸ਼ਨ 5 ਅੰਕਾਂ ਦਾ ਹੋਵੇਗਾ। ਏ ਸੈਕਸ਼ਨ ਦੇ ਸਾਰੇ ਪ੍ਰਸ਼ਨਾਂ ਦਾ ਉਤਰ ਦੇਣਾ ਲਾਜ਼ਮੀ ਹੋਵੇਗਾ ਤੇ ਹਰੇਕ ਪ੍ਰਸ਼ਨ ਦੇ 2 ਅੰਕ ਹੋਣਗੇ।

### ਭਾਗ (ੳ)

#### ਵੈਦਿਕ ਮਤ ਅਤੇ ਜੈਨ ਮਤ

1. ਵੇਦ - ਜਾਣ ਪਛਾਣ
2. ਵੈਦਿਕ ਦੇਵਤੇ - ਵਰੁਣ, ਅਗਨੀ, ਇੰਦਰ
3. ਬਲੀ ਅਤੇ ਯੱਗ
4. ਭਗਵਾਨ ਮਹਾਂਵੀਰ - ਜੀਵਨ ਬਿਰਤਾਂਤ
5. ਸਿਖਿਆਵਾਂ
6. ਪੰਜ ਮਹਾਂਵਰਤ - ਅਹਿੰਸਾ, ਸੱਚ, ਅਸਤੇਯ, ਅਪਰਿਗ੍ਰਹ ਅਤੇ ਬ੍ਰਹਮਚਰਯ

### ਭਾਗ (ਅ)

#### ਬੁੱਧ ਮਤ ਅਤੇ ਧਰਮ ਸੰਸਕਾਰ

1. ਭਗਵਾਨ ਬੁੱਧ - ਜੀਵਨ ਤੇ ਬਿਰਤਾਂਤ
2. ਸਿਖਿਆਵਾਂ
3. ਚਾਰ ਆਰੀਆ ਸੱਤ - ਦੁੱਖ, ਦੁੱਖ ਦਾ ਕਾਰਨ, ਦੁੱਖ ਦੀ ਨਵਿਰਤੀ ਅਤੇ ਦੁੱਖ ਨਵਿਰਤੀ ਦਾ ਮਾਰਗ
4. ਜਨਮ ਸੰਸਕਾਰ (ਜੈਨ ਧਰਮ, ਬੁੱਧ ਧਰਮ ਤੇ ਹਿੰਦੂ ਧਰਮ)
5. ਧਰਮ ਪਰਿਵੇਸ਼ ਸੰਸਕਾਰ
6. ਮ੍ਰਿਤੁ ਸੰਸਕਾਰ

### ਭਾਗ (ੲ)

ਸਾਰੇ ਪ੍ਰਸ਼ਨ ਜ਼ਰੂਰੀ ਹਨ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ

## RECOMMENDED READINGS

### Text Books

1. Harbans Singh & L.M. Joshi : *An Introduction to Indian Religions*,  
Punjabi University  
Patiala
2. ਸ਼ਾਂਤੀ ਨਾਥ ਗੁਪਤਾ : *ਭਾਰਤੀ ਦਰਸ਼ਨ (ਪੰਜਾਬੀ)*, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੋਰਡ,  
ਚੰਡੀਗੜ੍ਹ।
3. ਆਰ.ਡੀ. ਨਿਰਾਕਾਰੀ : (ੳ) *ਵੈਦਿਕ ਸ਼ਾਸਤਰ ਕੋਸ਼ਮਾਨਯ-ਪਰਿਚਯ (ਹਿੰਦੀ)*,  
ਵੈਦਾਂਤ ਪ੍ਰਕਾਸ਼ਨ,  
ਪਟਿਆਲਾ
4. ਹਰਪਾਲ ਸਿੰਘ ਪੰਨੂ : *ਪ੍ਰਾਚੀਨ ਭਾਰਤੀ ਧਰਮ*, ਪੰਜਾਬੀ ਯੂਨੀਵਰਸਿਟੀ ਪਟਿਆਲਾ
5. ਦਲਜੀਤ ਸਿੰਘ : *ਭਗਵਾਦ ਗੀਤਾ (ਪੰਜਾਬੀ ਅਨੁਵਾਦ)*
6. ਇਕਬਾਲ ਨਰਾਇਣ ਚੌਪੜਾ : *ਭਾਰਤੀ ਦਰਸ਼ਨ (ਪੰਜਾਬੀ)*, ਪੰਜਾਬੀ ਯੂਨੀਵਰਸਿਟੀ  
ਪਟਿਆਲਾ
7. ਰਵਿੰਦਰ ਜੈਨ, ਪਰਸ਼ੋਤਮ ਜੈਨ, *ਭਗਵਾਨ ਮਹਾਂਵੀਰ*

8. ਰਵਿੰਦਰ ਜੈਨ, ਪਰਸੋਤਮ ਜੈਨ, ਜੈਨ ਧਰਮ ਇਕ ਸੰਖੇਪ ਜਾਣਕਾਰੀ।

B.A. (Religious Studies) part-1 Semester I-II for Sessions 2014-15,15-16,16-17  
For Regular//Distance Education/Private Students

**B.A. PART I** for 2014- 2015 and 2015-16 & 2016-17 Examinations

**ਬੀ.ਏ. ਭਾਗ ਪਹਿਲਾ**  
**ਧਰਮ ਅਧਿਐਨ**  
**ਸਮੈਸਟਰ -ਦੂਜਾ (ਸਿੱਖ ਧਰਮ)**

For Regular Students, lectures to be delivered : 9 Periods per week, 6 periods theory and three periods tutorial (45 Minutes each)

**For Regular and Distance Education Students**

**Maximum Marks : 100**

**External Examination : 75 Marks**

**Internal Assessment : 25 Marks**

**Time Allowed : 3 Hours**

**Pass Marks : 35%**

**Teaching Hours (For regular Students) : 55**

**For Private Students**

**Maximum Marks 100**

**ਪੇਪਰ ਸੈਟਰ ਲਈ ਹਦਾਇਤਾਂ**  
**ਪੇਪਰ ਸੈਟਰ ਲਈ ਹਦਾਇਤਾਂ**

**(ਰੈਗੂਲਰ ਅਤੇ ਡਿਸਟੈਂਸ ਐਜੂਕੇਸ਼ਨ ਲਈ)**

1. ਪ੍ਰਸ਼ਨ ਪੱਤਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਓ, ਅ ਅਤੇ ਏ। ਓ ਸੈਕਸ਼ਨ ਦੇ ਪ੍ਰਸ਼ਨ ਪੱਤਰ ਦਾ ਪੇਪਰ ਸੈਟਰ ਚਾਰ ਪ੍ਰਸ਼ਨਾਂ ਵਿੱਚ ਏ ਅਤੇ ਬੀ ਸੈਕਸ਼ਨ ਦਾ ਸਿਲੇਬਸ ਕਵਰ ਕਰੇਗਾ। ਚਾਰ ਪ੍ਰਸ਼ਨਾਂ ਵਿੱਚੋਂ ਵਿਦਿਆਰਥੀ ਦੋ ਪ੍ਰਸ਼ਨ ਹੱਲ ਕਰਨਗੇ ਤੇ ਹਰੇਕ ਪ੍ਰਸ਼ਨ 10 ਨੰਬਰ ਦਾ ਹੋਵੇਗਾ। (10 X 2 = 20)

2. ਸੈਕਸ਼ਨ ਅ ਵਿੱਚ ਸਾਰੇ ਸਿਲੇਬਸ ਵਿੱਚੋਂ ਸੱਤ ਪ੍ਰਸ਼ਨ ਪੁੱਛੇ ਜਾਣਗੇ ਅਤੇ ਵਿਦਿਆਰਥੀਆਂ ਲਈ 7 ਪ੍ਰਸ਼ਨਾਂ ਵਿੱਚੋਂ 5 ਦਾ ਉੱਤਰ ਦੇਣਾ ਲਾਜ਼ਮੀ ਹੋਵੇਗਾ ਤੇ ਹਰੇਕ ਪ੍ਰਸ਼ਨ 5 ਅੰਕਾਂ ਦਾ ਹੋਵੇਗਾ। (5X5 =25)

3. ਏ ਸੈਕਸ਼ਨ ਵਿੱਚੋਂ ਸਾਰੇ ਪ੍ਰਸ਼ਨ ਜ਼ਰੂਰੀ ਹੋਣਗੇ। ਪ੍ਰੀਖਿਅਕ ਵੱਲੋਂ ਛੋਟੇ ਉੱਤਰਾਂ ਵਾਲੇ 15 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰੇਕ ਪ੍ਰਸ਼ਨ 2 ਅੰਕਾਂ ਦਾ ਹੋਵੇਗਾ। (15 X 2 = 30)

**(ਪ੍ਰਾਈਵੇਟ ਵਿਦਿਆਰਥੀਆਂ ਲਈ)**

1. ਪ੍ਰਸ਼ਨ ਪੱਤਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਓ, ਅ ਅਤੇ ਏ। ਓ ਸੈਕਸ਼ਨ ਦੇ ਪ੍ਰਸ਼ਨ ਪੱਤਰ ਦਾ ਪੇਪਰ ਸੈਟਰ ਚਾਰ ਪ੍ਰਸ਼ਨਾਂ ਵਿੱਚ ਏ ਅਤੇ ਬੀ ਸੈਕਸ਼ਨ ਦਾ ਸਿਲੇਬਸ ਕਵਰ ਕਰੇਗਾ। ਚਾਰ ਪ੍ਰਸ਼ਨਾਂ ਵਿੱਚੋਂ ਵਿਦਿਆਰਥੀ ਦੋ ਪ੍ਰਸ਼ਨ ਹੱਲ ਕਰਨਗੇ ਤੇ ਹਰੇਕ ਪ੍ਰਸ਼ਨ ਸਾਢੇ ਬਾਰਾਂ ਨੰਬਰ ਦਾ ਹੋਵੇਗਾ। (12.5 X 2 = 25)

2. ਸੈਕਸ਼ਨ ਅ ਵਿੱਚ ਸਾਰੇ ਸਿਲੇਬਸ ਵਿੱਚੋਂ ਸੱਤ ਪ੍ਰਸ਼ਨ ਪੁੱਛੇ ਜਾਣਗੇ ਅਤੇ ਵਿਦਿਆਰਥੀਆਂ ਲਈ 7 ਪ੍ਰਸ਼ਨਾਂ ਵਿੱਚੋਂ 5 ਦਾ ਉੱਤਰ ਦੇਣਾ ਲਾਜ਼ਮੀ ਹੋਵੇਗਾ ਤੇ ਹਰੇਕ ਪ੍ਰਸ਼ਨ 6 ਅੰਕਾਂ ਦਾ ਹੋਵੇਗਾ। (5X6 =30)

3. ਏ ਸੈਕਸ਼ਨ ਵਿੱਚੋਂ ਸਾਰੇ ਪ੍ਰਸ਼ਨ ਜ਼ਰੂਰੀ ਹੋਣਗੇ। ਪ੍ਰੀਖਿਅਕ ਵੱਲੋਂ ਛੋਟੇ ਉੱਤਰਾਂ ਵਾਲੇ 15 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰੇਕ ਪ੍ਰਸ਼ਨ 3 ਅੰਕਾਂ ਦਾ ਹੋਵੇਗਾ। (15 X 3 = 45)

### ਪਰੀਖਿਆਰਥੀ ਲਈ ਹਦਾਇਤਾਂ

ਵਿਦਿਆਰਥੀ ਓ ਸੈਕਸ਼ਨ ਵਿੱਚੋਂ ਦੋ ਪ੍ਰਸ਼ਨਾਂ ਦੇ ਉੱਤਰ ਦੇਣਗੇ। ਹਰੇਕ ਪ੍ਰਸ਼ਨ ਦੇ 10 ਅੰਕ ਹਨ। ਅ ਸੈਕਸ਼ਨ ਵਿੱਚੋਂ ਸੱਤਾਂ ਵਿੱਚੋਂ ਪੰਜ ਪ੍ਰਸ਼ਨਾਂ ਦੇ ਉੱਤਰ ਦੇਣੇ ਜ਼ਰੂਰੀ ਹਨ ਤੇ ਹਰੇਕ ਪ੍ਰਸ਼ਨ 5 ਅੰਕਾਂ ਦਾ ਹੋਵੇਗਾ। ਏ ਸੈਕਸ਼ਨ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਦੇਣਾ ਲਾਜ਼ਮੀ ਹੋਵੇਗਾ ਤੇ ਹਰੇਕ ਪ੍ਰਸ਼ਨ ਦੇ 2 ਅੰਕ ਹੋਣਗੇ।

### ਭਾਗ (ੳ)

#### ਇਤਿਹਾਸਿਕ ਪੱਖ ਅਤੇ ਸਿੱਖ ਧਰਮ ਗ੍ਰੰਥ

1. ਗੁਰੂ ਨਾਨਕ ਦੇਵ ਜੀ, ਜੀਵਨ ਤੇ ਸਿਖਿਆਵਾਂ
2. ਗੁਰਿਆਈ ਦੀ ਪਰੰਪਰਾ
3. ਸੰਗਤ ਅਤੇ ਪੰਗਤ
4. ਗੁਰੂ ਗ੍ਰੰਥ ਸਾਹਿਬ- ਮੁਢਲੀ ਜਾਣਕਾਰੀ
5. ਜਪੁਜੀ ਸਾਹਿਬ- ਮੁਢਲੀ ਜਾਣਕਾਰੀ
6. ਬਾਰਹ ਮਾਹ ਮਾਝ- ਮੁਢਲੀ ਜਾਣਕਾਰੀ

### (ਭਾਗ ਅ)

#### ਸ਼ਹਾਦਤ ਪਰੰਪਰਾ ਅਤੇ ਪ੍ਰਭਾਵ ਅਤੇ ਸਿਖ ਸੰਸਥਾਵਾਂ

1. ਸ਼ਹਾਦਤ ਦਾ ਸੰਕਲਪ
2. ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਪ੍ਰਭਾਵ
3. ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਪ੍ਰਭਾਵ
4. ਗੁਰਦੁਆਰਾ
5. ਮੀਰੀ ਪੀਰੀ
6. ਖਾਲਸਾ

### ਭਾਗ (ੲ)

#### ਸਾਰੇ ਪ੍ਰਸ਼ਨ ਜ਼ਰੂਰੀ ਹਨ।

ਸੰਖੇਪ ਉੱਤਰਾਂ ਵਾਲੇ ਪੰਦਰਾਂ ਪ੍ਰਸ਼ਨ

#### RECOMMENDED READINGS

1. ਰੀਡਾ ਸਿੰਘ, ਤੇਜਾ ਸਿੰਘ, ਸਿੱਖ ਇਤਿਹਾਸ - ਭਾਗ 1, ਪੰਜਾਬੀ ਯੂਨੀਵਰਸਿਟੀ ਪਟਿਆਲਾ
2. Teja Singh, *Ideals and Institutions of Sikhism*.
3. ਸਰਦੂਲ ਸਿੰਘ ਕਵੀਸਰ, ਸਿੱਖ ਧਰਮ ਦਰਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ
4. ਮਹਿੰਦਰ ਕੌਰ ਗਿੱਲ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਕਲਾ।
5. ਪਿਆਰਾ ਸਿੰਘ ਪਦਮ, ਸ੍ਰੀ ਗੁਰੂ ਗ੍ਰੰਥ ਪ੍ਰਕਾਸ਼।
6. ਤਾਰਨ ਸਿੰਘ, ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਇਤਿਹਾਸ।
7. Rajinder Kaur Rohi, *Japuji Text and Translation*, Punjabi University, Patiala.
8. ਰਾਜਿੰਦਰ ਕੌਰ ਰੋਹੀ, ਸ੍ਰੀ ਗੁਰੂ ਗ੍ਰੰਥ ਸਾਹਿਬ: ਅਧਿਆਤਮ ਤੇ ਵਿਵਹਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
8. ਸਾਹਿਬ ਸਿੰਘ, ਜਪੁਜੀ ਸਾਹਿਬ ਸਟੀਕ, ਸਿੰਘ ਬ੍ਰਦਰਜ਼, ਅੰਮ੍ਰਿਤਸਰ।
9. ਸਾਹਿਬ ਸਿੰਘ, ਭਗਤ ਬਾਣੀ ਸਟੀਕ।
10. ਜਸਪ੍ਰੀਤ ਕੌਰ, ਡਿਸਕੋਰਸਿਸ ਆਫ ਗੁਰੂ ਗੋਬਿੰਦ ਸਿੰਘ, ਮਦਾਨ ਪਬਲੀਕੇਸ਼ਨਜ਼।

11. ਜਸਪ੍ਰੀਤ ਕੌਰ, ਸਿੱਖ ਇਥਾਸ ਏਟੀਨਥ ਸੈਂਚਰੀ ਪਰੈਸਪੈਕਟਿਵ।
12. ਅਮਨਜੋਤ ਕੌਰ, ਸ੍ਰੀ ਗੁਰੂ ਗ੍ਰੰਥ ਸਾਹਿਬ : ਪ੍ਰਾਚੀਨ ਅਤੇ ਆਧੁਨਿਕ ਪ੍ਰਸੰਗਿਕਤਾ।
13. ਪਰਮਿੰਦਰ ਕੌਰ, ਗੁਰੂ ਗ੍ਰੰਥ ਸਾਹਿਬ, ਸਿਧਾਂਤ ਤੇ ਸੰਦੇਸ਼, ਗ੍ਰੇਸੀਅਸ ਬੁਕਸ, ਪਟਿਆਲਾ



